

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੇ ਰੀਜਨਲ ਕਾਉਂਸਲਰ ਪਾਲ ਵਿਸੇਂਟ ਨੂੰ ਏ.ਐਮ.ਓ. ਦੇ 2020-2022 ਦਾ ਬੋਰਡ ਆਫ ਡਾਇਰੈਕਟਰ ਚੁਣਿਆ ਗਿਆ

ਬ੍ਰੈਂਪਟਨ, ਓਨਟਾਰੀਓ (18 ਅਗਸਤ, 2020) – ਅੱਜ, ਬ੍ਰੈਂਪਟਨ ਦੇ ਰੀਜਨਲ ਕਾਉਂਸਲਰ, ਪਾਲ ਵਿਸੇਂਟ ਨੂੰ, 2020-2022 ਦੀ ਬੋਰਡ ਟਰਮ ਲਈ, ਰੀਜਨਲ ਐਂਡ ਸਿੰਗਲ ਟੀਅਰ ਕੌਕਸ (Regional and Single Tier Caucus) ਦੇ ਮੈਂਬਰ ਵਜੋਂ ਐਸੋਸੀਏਸ਼ਨ ਆਫ ਮਿਊਨਿਸਿਪਲਟੀਜ਼ ਆਫ ਓਨਟਾਰੀਓ (ਏ.ਐਮ.ਓ.) ਬੋਰਡ ਆਫ ਡਾਇਰੈਕਟਰਸ (Association of Municipalities of Ontario (AMO) Board of Directors) ਵਿੱਚੋਂ ਇੱਕ ਦੇ ਤੌਰ ਤੇ ਚੁਣਿਆ ਗਿਆ।

ਏ.ਐਮ.ਓ. (AMO), ਪਾਲਸੀ ਅਤੇ ਪ੍ਰੋਗਰਾਮ ਸਬੰਧੀ ਮੁੱਦਿਆਂ ਤੇ ਓਨਟਾਰੀਓ ਦੀਆਂ ਮਿਊਨਿਸਿਪਲਟੀਜ਼ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ, ਜੋ ਸੂਬਾਈ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਏ.ਐਮ.ਓ. ਦੇ ਬੋਰਡ ਆਫ ਡਾਇਰੈਕਟਰਸ ਵਿੱਚ, ਓਨਟਾਰੀਓ ਦੀਆਂ ਮਿਊਨਿਸਿਪਲਟੀਜ਼ ਦੇ ਵੱਖ-ਵੱਖ ਸਮੂਹਾਂ ਦੀ ਨੁਮਾਇੰਦਗੀ ਕਰਨ ਵਾਲੇ, 29 ਚੁਣੇ ਹੋਏ ਮਿਊਨਿਸਿਪਲ ਅਫਸਰ ਅਤੇ ਸਬੰਧਿਤ ਮੈਂਬਰ ਸ਼ਾਮਲ ਹਨ।

ਏ.ਐਮ.ਓ. ਦੇ 2020 ਦੇ ਕਾਰਜਨੀਤੀ ਸਬੰਧੀ ਟੀਚੇ ਇਹਨਾਂ ਤੇ ਆਧਾਰਿਤ ਹਨ: ਓਨਟਾਰੀਓ ਸਰਕਾਰ ਦੇ ਨਾਲ ਵੱਧ ਕਿਰਿਆਸ਼ੀਲ ਮਿਊਨਿਸਿਪਲ ਪ੍ਰਭਾਵ; ਪ੍ਰਭਾਵ ਬਣਾਉਣ ਲਈ ਸੈਕਟਰਾਂ ਦੇ ਅੰਦਰ ਸਹਿਯੋਗ; ਜਾਣਕਾਰੀ, ਵਿਸ਼ਲੇਸ਼ਣ, ਤੱਥਾਂ ਅਤੇ ਮਹੱਤਵਪੂਰਣ ਸੁਨੇਹਿਆਂ ਦੇ ਨਾਲ, ਮੈਂਬਰ ਹਿਮਾਇਤ ਸਹਿਯੋਗ ਪ੍ਰਦਾਨ ਕਰਨਾ; ਅਤੇ ਸਿੱਖਿਆ ਅਤੇ ਪ੍ਰੋਗਰਾਮ ਪ੍ਰਦਾਨ ਕਰਨਾ, ਜੋ ਮਿਊਨਿਸਿਪਲ ਸਰਕਾਰਾਂ ਨੂੰ ਸਹਿਯੋਗ ਕਰਦੇ ਹੋਣ।

ਸਿਟੀ ਆਫ ਬ੍ਰੈਂਪਟਨ, 17 ਤੋਂ 19 ਅਗਸਤ ਤੱਕ, ਏ.ਐਮ.ਓ. 2020 ਵਰਚੁਅਲ ਕਾਨਫਰੰਸ (AMO 2020 Virtual Conference) ਵਿੱਚ ਹਿੱਸਾ ਲੈ ਰਹੀ ਹੈ। [ਇੱਥੇ \(here\)](#) ਹੋਰ ਜਾਣੋ।

ਹਵਾਲੇ

“ਕਾਉਂਸਲਰ ਵਿਸੇਂਟ ਵੱਲੋਂ ਏ.ਐਮ.ਓ. ਬੋਰਡ ਵਿੱਚ, ਬ੍ਰੈਂਪਟਨ ਦੀ ਸਹੀ ਨੁਮਾਇੰਦਗੀ ਹੋਵੇਗੀ। ਓਨਟਾਰੀਓ ਦੀਆਂ ਮਿਊਨਿਸਿਪਲਟੀਜ਼ ਲਈ ਇਕੱਠੇ ਕੰਮ ਕਰਨਾ ਅਤੇ ਹਿਮਾਇਤ ਸਬੰਧੀ ਜ਼ਿੰਮੇਵਾਰੀ ਨੂੰ ਸਾਂਝਾ ਕਰਨਾ ਲਾਜ਼ਮੀ ਹੈ, ਕਿਉਂਕਿ ਅਸੀਂ ਬ੍ਰੈਂਪਟਨ ਨੂੰ ਵੱਧ ਗ੍ਰੀਨ ਸਿਟੀ ਬਣਾਉਣ, ਸਾਡੇ ਵਾਧੇ ਨੂੰ ਸੰਭਾਲਣ ਅਤੇ ਕੋਵਿਡ-19 ਦੇ ਅਸਰਾਂ ਤੋਂ ਆਰਥਿਕ ਬਹਾਲੀ ਦੇ ਰਸਤੇ ਵੱਲ ਵਧਦੇ ਹੋਏ, ਭਾਈਵਾਲੀ ਤੇ ਵਿਚਾਰ ਕਰ ਰਹੇ ਹਾਂ। ਮਜ਼ਬੂਤ ਬ੍ਰੈਂਪਟਨ ਅਤੇ ਪੀਲ ਰੀਜਨ ਦੇ ਪ੍ਰਤੀ, ਕਾਉਂਸਲਰ ਵਿਸੇਂਟ ਦੀ ਵਰਨਬੱਧਤਾ, ਏ.ਐਮ.ਓ. ਮੈਂਬਰਾਂ ਲਈ ਇੱਕ ਸੰਪਤੀ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਂ ਏ.ਐਮ.ਓ. ਬੋਰਡ ਆਫ ਡਾਇਰੈਕਟਰਸ ਵਿੱਚੋਂ ਇੱਕ ਦੇ ਤੌਰ ਤੇ ਚੁਣੇ ਜਾਣ ਦਾ ਸਨਮਾਨ ਪ੍ਰਾਪਤ ਹੋਇਆ ਹੈ। ਮੈਂ, ਸਿਟੀ ਆਫ ਬ੍ਰੈਂਪਟਨ ਅਤੇ ਪੀਲ ਰੀਜਨ ਦੇ ਵਾਧੇ ਅਤੇ ਸੂਬਾਈ ਪੱਧਰ ਤੇ ਆਰਥਿਕ ਬਹਾਲੀ ਸਬੰਧੀ ਤਰਜੀਹਾਂ ਪੇਸ਼ ਕਰਨ ਲਈ, ਮੇਅਰ ਬ੍ਰਾਊਨ, ਮੇਅਰ ਕ੍ਰੋਮਬੀ, ਮੇਅਰ ਬੋਪਸਨ, ਚੇਅਰ ਇਆਨਿਕਾ ਅਤੇ ਸਾਡੀਆਂ ਕਾਉਂਸਿਲਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca